

 Print Page

Sri Guru Granth Sahib

Displaying 789 of

ਪਉੜੀ ॥

Pourree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੯

ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥

Har Saalaahē Sadhaa Sadhaa Than Man Soup Sareer ||

Praise the Lord, forever and ever; dedicate your body and mind to Him.

ਸੁਹੀ ਵਾਰ (ਮਃ ੩) (੧੦):੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧

Raag Suhi Guru Nanak Dev

ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥

Gur Sabadhee Sach Paaeiaa Sachaa Gehir Ganbheer ||

Through the Word of the Guru's Shabad, I have found the True, Profound and Unfathomable Lord.

ਸੁਹੀ ਵਾਰ (ਮਃ ੩) (੧੦):੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧

Raag Suhi Guru Nanak Dev

ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥

Man Than Hiradhai Rav Rehiaa Har Heeraa Heer ||

The Lord, the jewel of jewels, is permeating my mind, body and heart.

ਸੁਹੀ ਵਾਰ (ਮਃ ੩) (੧੦):੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੨

Raag Suhi Guru Nanak Dev

ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥

Janam Maran Kaa Dhukh Gaeiaa Fir Pavai N Feer ||

The pains of birth and death are gone, and I shall never again be consigned to the cycle of reincarnation.

ਸੁਹੀ ਵਾਰ (ਮਃ ੩) (੧੦):੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੨

Raag Suhi Guru Nanak Dev

ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥

Naanak Naam Salaahi Thoo Har Gunee Geheer ||10||

O Nanak, praise the Naam, the Name of the Lord, the ocean of excellence. ||10||

ਸੁਹੀ ਵਾਰ (ਮਃ ੩) (੧੦):੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੩

Raag Suhi Guru Nanak Dev

ਸਲੋਕ ਮਃ ੧ ॥

Salok Ma 1 ॥

Shalok, First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯

ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥

Naanak Eihu Than Jaal Jin Jaliai Naam Visaariaa ॥

O Nanak, burn this body; this burnt body has forgotten the Naam, the Name of the Lord.

ਸੁਹੀ ਵਾਰ (ਮਃ ੩) (੧੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੩

Raag Suhi Guru Nanak Dev

ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥

Poudhee Jaae Paraal Pishhai Hathh N Anbarrai Thith Nivandhhai Thaal ||1||

The dirt is piling up, and in the world hereafter, your hand shall not be able to reach down into this stagnant pond to clean it out. ||1||

ਸੁਹੀ ਵਾਰ (ਮਃ ੩) (੧੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੪

Raag Suhi Guru Nanak Dev

ਮਃ ੧ ॥

Ma 1 ॥

First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯

ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥

Naanak Man Kae Kanm Fittiaa Ganath N Aavehee ॥

O Nanak, wicked are the uncountable actions of the mind.

ਸੁਹੀ ਵਾਰ (ਮਃ ੩) (੧੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੫

Raag Suhi Guru Nanak Dev

ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥

Kithee Lehaa Sehanm Jaa Bakhasae Thaa Dhhakaa Nehee ||2||

They bring terrible and painful retributions, but if the Lord forgives me, then I will be spared this punishment. ||2||

ਸੁਹੀ ਵਾਰ (ਮਃ ੩) (੧੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੫

Raag Suhi Guru Nanak Dev

ਪਉੜੀ ॥

Pourree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੯

ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥

Sachaa Amar Chalaaioun Kar Sach Furamaan ||

True is the Command He sends forth, and True are the Orders He issues.

ਸੁਹੀ ਵਾਰ (ਮਃ ੩) (੧੧):੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੬

Raag Suhi Guru Nanak Dev

ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥

Sadhaa Nihachal Rav Rehiaa So Purakh Sujaan ||

Forever unmoving and unchanging, permeating and pervading everywhere, He is the All-knowing Primal Lord.

ਸੁਹੀ ਵਾਰ (ਮਃ ੩) (੧੧):੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੬

Raag Suhi Guru Nanak Dev

ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥

Gur Parasaadhee Saeveeai Sach Sabadh Neesaan ||

By Guru's Grace, serve Him, through the True Insignia of the Shabad.

ਸੁਹੀ ਵਾਰ (ਮਃ ੩) (੧੧):੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੬

Raag Suhi Guru Nanak Dev

ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥

Pooraa Thhaatt Banaaeiaa Rang Guramath Maan ||

That which He makes is perfect; through the Guru's Teachings, enjoy His Love.

ਸੁਹੀ ਵਾਰ (ਮਃ ੩) (੧੧):੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੭

Raag Suhi Guru Nanak Dev

ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥

Agam Agochar Alakh Hai Guramukh Har Jaan ||11||

He is inaccessible, unfathomable and unseen; as Gurmukh, know the Lord. ||11||

ਸੁਹੀ ਵਾਰ (ਮਃ ੩) (੧੧):੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੭

Raag Suhi Guru Nanak Dev

ਸਲੋਕ ਮਃ ੧ ॥

Salok Ma 1 ||

Shalok, First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯

ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥

Naanak Badharaa Maal Kaa Bheethar Dhhariaa Aan ||

O Nanak, the bags of coins are brought in

ਸੁਹੀ ਵਾਰ (ਮਃ ੩) (੧੨) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੮

Raag Suhi Guru Nanak Dev

ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥

Khottae Kharae Parakheean Saahib Kai Dheeabaan ||1||

And placed in the Court of our Lord and Master, and there, the genuine and the counterfeit are separated. ||1||

ਸੁਹੀ ਵਾਰ (ਮਃ ੩) (੧੨) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੮

Raag Suhi Guru Nanak Dev

ਮਃ ੧ ॥

Ma 1 ||

First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯

ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥

Naavan Chalae Theerathhee Man Khottai Than Chor ||

They go and bathe at sacred shrines of pilgrimage, but their minds are still evil, and their bodies are thieves.

ਸੁਹੀ ਵਾਰ (ਮਃ ੩) (੧੨) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੯

Raag Suhi Guru Nanak Dev

ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥

Eik Bhao Lathhee Naathiaa Dhue Bhaa Charreeas Hor ||

Some of their filth is washed off by these baths, but they only accumulate twice as much.

ਸੁਹੀ ਵਾਰ (ਮਃ ੩) (੧੨) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੯

Raag Suhi Guru Nanak Dev

ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥

Baahar Dhhoothee Thoomarree Andhar Vis Nikor ||

Like a gourd, they may be washed off on the outside, but on the inside, they are still filled with poison.

ਸੁਹੀ ਵਾਰ (ਮਃ ੩) (੧੨) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੦

Raag Suhi Guru Nanak Dev

ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥

Saadhh Bhalae Ananaathiaa Chor S Choraa Chor ||2||

The holy man is blessed, even without such bathing, while a thief is a thief, no matter how much he bathes. ||2||

ਸੁਹੀ ਵਾਰ (ਮਃ ੩) (੧੨) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੦

Raag Suhi Guru Nanak Dev

ਪਉੜੀ ॥

Pourree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੯

ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥

Aapae Hukam Chalaaidhaa Jag Dhhandhhai Laaeiaa ||

He Himself issues His Commands, and links the people of the world to their tasks.

ਸੁਹੀ ਵਾਰ (ਮਃ ੩) (੧੨):੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੧

Raag Suhi Guru Nanak Dev

ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥

Eik Aapae Hee Aap Laaeian Gur Thae Sukh Paeiaa ||

He Himself joins some to Himself, and through the Guru, they find peace.

ਸੁਹੀ ਵਾਰ (ਮਃ ੩) (੧੨):੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੧

Raag Suhi Guru Nanak Dev

ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥

Dheh Dhis Eihu Man Dhhaavadhaa Gur Thaak Rehaaeiaa ||

The mind runs around in the ten directions; the Guru holds it still.

ਸੁਹੀ ਵਾਰ (ਮਃ ੩) (੧੨):੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੨

Raag Suhi Guru Nanak Dev

ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥

Naavai No Sabh Lochadhee Guramathee Paeiaa ||

Everyone longs for the Name, but it is only found through the Guru's Teachings.

ਸੁਹੀ ਵਾਰ (ਮਃ ੩) (੧੨):੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੨

Raag Suhi Guru Nanak Dev

ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥

Dhhur Likhiaa Maett N Sakeeai Jo Har Likh Paeiaa ||12||

Your pre-ordained destiny, written by the Lord in the very beginning, cannot be erased. ||12||

ਸੁਹੀ ਵਾਰ (ਮਃ ੩) (੧੨):੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੩

Raag Suhi Guru Nanak Dev

ਸਲੋਕ ਮਃ ੧ ॥

Salok Ma 1 ||

Shalok, First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯

ਦੁਇ ਦੀਵੇ ਚਉਦਹ ਹਟਨਾਲੇ ॥

Dhue Dheevae Choudheh Hattanaalae ||

The two lamps light the fourteen markets.

ਸੁਹੀ ਵਾਰ (ਮਃ ੩) (੧੩) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੩

Raag Suhi Guru Nanak Dev

ਜੇਤੇ ਜੀਅ ਤੇਤੇ ਵਣਜਾਰੇ ॥

Jaethae Jeea Thaethae Vanajaarae ||

There are just as many traders as there are living beings.

ਸੁਹੀ ਵਾਰ (ਮਃ ੩) (੧੩) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੪

Raag Suhi Guru Nanak Dev

ਖੁਲੇ ਹਟ ਹੋਆ ਵਾਪਾਰੁ ॥

Khulhae Hatt Hoaa Vaapaar ||

The shops are open, and trading is going on;

ਸੁਹੀ ਵਾਰ (ਮਃ ੩) (੧੩) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੪

Raag Suhi Guru Nanak Dev

ਜੋ ਪਹੁਚੈ ਸੋ ਚਲਣਹਾਰੁ ॥

Jo Pahuchai So Chalanehaar ||

Whoever comes there, is bound to depart.

ਸੁਹੀ ਵਾਰ (ਮਃ ੩) (੧੩) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੪

Raag Suhi Guru Nanak Dev

ਧਰਮੁ ਦਲਾਲੁ ਪਾਏ ਨੀਸਾਣੁ ॥

Dhharam Dhalaal Paaeae Neesaan ||

The Righteous Judge of Dharma is the broker, who gives his sign of approval.

ਸੁਹੀ ਵਾਰ (ਮਃ ੩) (੧੩) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੪

Raag Suhi Guru Nanak Dev

ਨਾਨਕ ਨਾਮੁ ਲਾਹਾ ਪਰਵਾਣੁ ॥

Naanak Naam Laahaa Paravaan ||

O Nanak, those who earn the profit of the Naam are accepted and approved.

ਸੁਹੀ ਵਾਰ (ਮਃ ੩) (੧੩) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੫

Raag Suhi Guru Nanak Dev

ਘਰਿ ਆਏ ਵਜੀ ਵਾਧਾਈ ॥

Ghar Aaeae Vajee Vaadhhaae ||

And when they return home, they are greeted with cheers;

ਸੁਹੀ ਵਾਰ (ਮਃ ੩) (੧੩) ਸ. (੧) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੫

Raag Suhi Guru Nanak Dev

ਸਚ ਨਾਮ ਕੀ ਮਿਲੀ ਵਡਿਆਈ ॥੧॥

Sach Naam Kee Milee Vaddiaae ||1||

They obtain the glorious greatness of the True Name. ||1||

ਸੁਹੀ ਵਾਰ (ਮਃ ੩) (੧੩) ਸ. (੧) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੫

Raag Suhi Guru Nanak Dev

ਮਃ ੧ ॥

Ma 1 ||

First Mehl:

ਸੁਹੀ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੮੯

ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥

Raathee Hovan Kaaleeaa Supaedhaa Sae Vann ||

Even when the night is dark, whatever is white retains its white color.

ਸੁਹੀ ਵਾਰ (ਮਃ ੩) (੧੩) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੬

Raag Suhi Guru Nanak Dev

ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥

Dhihu Bagaa Thapai Ghanaa Kaaliaa Kaalae Vann ||

And even when the light of day is dazzlingly bright, whatever is black retains its black color.

ਸੁਹੀ ਵਾਰ (ਮਃ ੩) (੧੩) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੬

Raag Suhi Guru Nanak Dev

ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥

Andhhae Akalee Baaharae Moorakh Andhh Giaan ||

The blind fools have no wisdom at all; their understanding is blind.

ਸੁਹੀ ਵਾਰ (ਮਃ ੩) (੧੩) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੬

Raag Suhi Guru Nanak Dev

ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥

Naanak Nadharee Baaharae Kabehi N Paavehi Maan ||2||

O Nanak, without the Lord's Grace, they will never receive honor. ||2||

ਸੁਹੀ ਵਾਰ (ਮਃ ੩) (੧੩) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੭

Raag Suhi Guru Nanak Dev

ਪਉੜੀ ॥

Pourree ||

Pauree:

ਸੁਹੀ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੭੮੯

ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥

Kaaeiaa Kott Rachaaeiaa Har Sachai Aapae ||

The True Lord Himself created the body-fortress.

ਸੁਹੀ ਵਾਰ (ਮਃ ੩) (੧੩):੧ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੭

Raag Suhi Guru Nanak Dev

ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥

Eik Dhoojai Bhaae Khuaaeiaan Houmai Vich Viaapae ||

Some are ruined through the love of duality, engrossed in egotism.

ਸੁਹੀ ਵਾਰ (ਮਃ ੩) (੧੩):੨ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੮

Raag Suhi Guru Nanak Dev

ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥

Eihu Maanas Janam Dhulanbh Saa Manamukh Santhaapae ||

This human body is so difficult to obtain; the self-willed manmukhs suffer in pain.

ਸੁਹੀ ਵਾਰ (ਮਃ ੩) (੧੩):੩ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੯

Raag Suhi Guru Nanak Dev

ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥

Jis Aap Bujhaaeae So Bujhasee Jis Sathigur Thhaapae ||

He alone understands, whom the Lord Himself causes to understand; he is blessed by the True Guru.

ਸੁਹੀ ਵਾਰ (ਮਃ ੩) (੧੩):੪ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੯

Raag Suhi Guru Nanak Dev

ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥

Sabh Jag Khael Rachaaeioun Sabh Varathai Aapae ||13||

He created the entire world for His play; He is pervading amongst all. ||13||

ਸੁਹੀ ਵਾਰ (ਮਃ ੩) (੧੩):੫ - ਗੁਰੂ ਗ੍ਰੰਥ ਸਾਹਿਬ: ਅੰਗ ੭੮੯ ਪੰ. ੧੯

Raag Suhi Guru Nanak Dev